

ਦੀਵਾਨ ਸਿੰਘ

ਬਨਾਮ

ਯੂਨੀਅਨ ਆਫ ਇੰਡੀਆ

1962 ਦੀ ਸਿਵਲ ਰਿੱਟ ਨੰ. 1447.

2 ਅਪ੍ਰੈਲ 1965

ਵਿਸਥਾਪਿਤ ਵਿਅਕਤੀ (ਮੁਆਵਜ਼ਾ ਅਤੇ ਮੁੜ ਵਸੇਬਾ) ਨਿਯਮ (1955)-

ਨਿਯਮ 65- 10,000 ਰੁਪਏ ਤੋਂ ਘੱਟ ਦੀ ਗ੍ਰਾਮੀਣ ਜਾਇਦਾਦ ਦੇ ਬਦਲੇ ਮੁਆਵਜ਼ਾ- ਕੀ ਉਸ ਦਾਅਵੇਦਾਰ ਲਈ ਸਵੀਕਾਰਯੋਗ ਹੈ ਜਿਸਦੀ ਖੇਤੀਬਾੜੀ ਜ਼ਮੀਨ ਦੀ ਅਲਾਟਮੈਂਟ ਰੱਦ ਕੀਤੀ ਗਈ ਹੈ ਵਿਸਥਾਪਿਤ ਵਿਅਕਤੀ (ਮੁਆਵਜ਼ਾ ਅਤੇ ਮੁੜ ਵਸੇਬਾ) ਨਿਯਮ, 1955 ਦੇ ਨਿਯਮ 65 ਦੇ ਤਹਿਤ, ਇੱਕ ਵਿਸਥਾਪਿਤ ਵਿਅਕਤੀ, ਜਿਸ ਨੂੰ ਚਾਰ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਅਲਾਟ ਕੀਤੀ ਗਈ ਹੈ, 10,000 ਰੁਪਏ ਤੋਂ ਘੱਟ ਦੀ ਪੇਂਡੂ ਜਾਇਦਾਦ ਲਈ ਕਿਸੇ ਵੀ ਮੁਆਵਜ਼ੇ ਦਾ ਹੱਕਦਾਰ ਨਹੀਂ ਹੈ। ਪਾਕਿਸਤਾਨ। ਪਰ ਜੇਕਰ ਉਸਦੀ ਜ਼ਮੀਨ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ, ਤਾਂ ਉਹ ਪ੍ਰਾਪਰਟੀ ਲਈ ਆਪਣੇ ਦਾਅਵੇ ਦੇ ਬਦਲੇ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ ਭਾਵੇਂ ਉਸਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇ।

ਭਾਰਤ ਦੇ ਸੰਵਿਧਾਨ ਦੇ ਅਨੁਛੇਦ 226 ਦੇ ਤਹਿਤ ਪਟੀਸ਼ਨ, ਇਹ ਪ੍ਰਾਰਥਨਾ ਕਰਦੀ ਹੈ ਕਿ ਉੱਤਰਦਾਤਾਵਾਂ ਦੇ ਆਦੇਸ਼ਾਂ ਨੂੰ ਰੱਦ ਕਰਨ ਅਤੇ ਉਹਨਾਂ ਨੂੰ ਕਾਨੂੰਨ ਅਨੁਸਾਰ ਅੱਗੇ ਵਧਣ ਅਤੇ ਉਦਯੋਗਿਕ ਸਥਾਪਨਾ ਨੰ. 26, ਲੁਧਿਆਣਾ ਨੂੰ ਪਟੀਸ਼ਨਕਰਤਾ ਨੂੰ ਤਬਦੀਲ ਕਰਨ ਦਾ ਨਿਰਦੇਸ਼ ਦੇਣ ਲਈ ਇੱਕ ਢੁਕਵਾਂ ਵੇਟ, ਓਡਰ ਜਾਂ ਦਿਸ਼ਾ-ਨਿਰਦੇਸ਼ ਮਾਮੂਲੀ ਹੋਵੇ। ਰਜਿਸਟ੍ਰੇਸ਼ਨ ਨੰਬਰ ਪੀ/ਲੁਧਿਆਣਾ/53 ਡਬਲਯੂ ਵਾਲੀ ਉਸ ਦੀ ਦਾਅਵੇ ਦੀ ਅਰਜ਼ੀ ਦੀ ਸੰਤੁਸ਼ਟੀ ਲਈ ਇਸਦੀ ਰਾਖਵੀਂ ਕੀਮਤ

1 ਐਨ. ਕਲਸ਼ਾਲ, ਐਡਵੋਕੇਟ ਜਨਰਲ ਅਤੇ ਐਮ. ਆਰ. ਅਦਨੀਹੋਤਰ ਐਡਵੋਕੇਟ, ਉੱਤਰਦਾਤਾਵਾਂ ਲਈ

ਸ਼ਮਸ਼ੇਰ ਬਹਾਦਰ

(ਕਮਪੋਰਟੇਸ਼ਨ ਐਂਡ ਰੀਹੈਬਲੀਟੇਸ਼ਨ) ਰੂਲਰਜ਼ (1955) ਨਿਯਮ 65 R 10.000 ਤੋਂ ਘੱਟ ਦੀ ਗ੍ਰਾਮੀਣ ਸੰਪਤੀਆਂ ਦੀ ਮਨਜ਼ੂਰੀ ਵਿੱਚ ਮੁਆਵਜ਼ਾ, ਕੀ ਉਸ ਦਾਅਵੇਦਾਰ ਨੂੰ ਜਿਸਦੀ ਖੇਤੀਬਾੜੀ ਵਾਲੀ ਜ਼ਮੀਨ ਦੀ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ, ਜੇ ਕਿ ਵਿਸਥਾਪਿਤ ਨਿਯਮ 65 ਅਤੇ ਕੰਪਨੀ ਦੇ ਡਿਸਪਲੇਸ (ਟੇਸ਼ਨ) ਨਿਯਮ, 1933, ਇੱਕ ਵਿਸਥਾਪਿਤ ਵਿਅਕਤੀ, ਜਿਸਨੂੰ ਚਾਰ ਪੁਨਰਵਾਸ ਏਕੜ ਜਾਂ ਘੱਟ ਦੀ ਜ਼ਮੀਨ ਅਲਾਟ ਕੀਤੀ ਗਈ ਹੈ, ਪਾਕਿਸਤਾਨ ਵਿੱਚ 10,000 ਰੁਪਏ ਤੋਂ ਘੱਟ ਦੀ ਦੁਰਲੱਭ ਜਾਇਦਾਦ ਲਈ ਕਿਸੇ ਮੁਆਵਜ਼ੇ ਦਾ ਹੱਕਦਾਰ ਨਹੀਂ ਹੈ। ਪਰ ਉਸ ਦੀ ਜ਼ਮੀਨ ਦੀ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ, ਉਸ ਨੂੰ ਦਿਹਾਤੀ ਸੰਪਤੀਆਂ ਲਈ ਹਿੱਟ ਕਲੈਮ ਦੇ ਬਦਲੇ 10.000 ਰੁਪਏ ਤੋਂ ਘੱਟ ਮੁੱਲ ਦਾ ਮੁਆਵਜ਼ਾ ਪ੍ਰਾਪਤ ਕਰਨ ਲਈ ਰੋਕਿਆ ਜਾਵੇਗਾ।

ਸਮਸ਼ੇਰ ਬਹਾਦਰ, ਜੇ. ਭਾਰਤ ਦੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਇਸ ਪਟੀਸ਼ਨ ਵਿੱਚ ਜਿਸ ਚੀਜ਼ ਨੂੰ ਚੁਣੌਤੀ ਦੇਣ ਦੀ ਮੰਗ ਕੀਤੀ ਗਈ ਹੈ, ਉਹ ਹੈ ਵਿਸਥਾਪਿਤ ਵਿਅਕਤੀਆਂ (ਮੁਆਵਜ਼ਾ ਅਤੇ) ਦੇ ਨਿਯਮ 65 ਅਧੀਨ ਪੇਂਡੂ ਜ਼ਮੀਨ ਦੀ ਅਲਾਟਮੈਂਟ ਲਈ ਦੀਵਾਨ ਸਿੰਘ ਦੇ ਦਾਅਵੇ ਨੂੰ ਰੱਦ ਕਰਨ ਦਾ ਸੈਟਲਮੈਂਟ ਕਮਿਸ਼ਨਰ ਦਾ ਹੁਕਮ। ਪੁਨਰਵਾਸ) ਨਿਯਮ, ਇਸ ਆਧਾਰ 'ਤੇ ਕਿ ਉਸ ਨੂੰ ਪਹਿਲਾਂ ਹੀ ਮੁਆਵਜ਼ੇ ਵਜੋਂ ਖੇਤੀਬਾੜੀ ਜ਼ਮੀਨ ਅਲਾਟ ਕੀਤੀ ਜਾ ਚੁੱਕੀ ਹੈ।

ਜਿਵੇਂ ਕਿ ਪਟੀਸ਼ਨ ਵਿੱਚ ਕਿਹਾ ਗਿਆ ਹੈ, ਪਟੀਸ਼ਨਕਰਤਾ ਦੀਵਾਨ ਸਿੰਘ ਇੱਕ ਵਿਸਥਾਪਿਤ ਵਿਅਕਤੀ ਹੈ ਅਤੇ ਉਸ ਨੂੰ ਰੁਪਏ ਦਾ ਪ੍ਰਮਾਣਿਤ ਦਾਅਵਾ ਮਿਲਿਆ ਹੈ। 7,036 ਹੈ

ਉਸ ਵੱਲੋਂ ਪਾਕਿਸਤਾਨ ਵਿੱਚ ਛੱਡੀਆਂ ਗਈਆਂ ਪੇਂਡੂ ਜਾਇਦਾਦਾਂ ਦੇ ਬਦਲੇ ਵਿੱਚ। ਉਸ ਨੂੰ ਇਸ ਦਾਅਵੇ ਦੇ ਬਦਲੇ ਮੁਆਵਜ਼ਾ ਦਿੱਤਾ ਗਿਆ ਸੀ ਜੇ ਪਾਕਿਸਤਾਨ ਵਿੱਚ ਛੱਡੀਆਂ ਗਈਆਂ ਪੇਂਡੂ ਜਾਇਦਾਦਾਂ ਲਈ ਸੀ। ਇਹ ਚਿਮ ਪਹਿਲੀ ਵਾਰ ਦਾਖਲ ਕੀਤੀ ਗਈ ਸੀ ਪਰ ਸੈਟਲਮੈਂਟ ਕਮਿਸ਼ਨਰ ਦੁਆਰਾ 24 ਜਨਵਰੀ, 1957 ਨੂੰ ਇਸ ਕਾਰਨ ਰੱਦ ਕਰ ਦਿੱਤੀ ਗਈ ਕਿ ਪਟੀਸ਼ਨਰ ਪਹਿਲਾਂ ਹੀ ਖੇਤੀਬਾੜੀ ਵਾਲੀ ਜ਼ਮੀਨ ਦਾ ਅਲਾਟੀ ਸੀ ਅਤੇ ਉਸ ਦੇ ਪੇਂਡੂ ਦਾਅਵੇ ਦਾ ਮੁਲਾਂਕਣ ਮੁੱਲ ਸੀਮਾ ਤੋਂ ਘੱਟ ਸੀ। ਪੇਂਡੂ 65 ਵਿੱਚ ਨਿਰਧਾਰਤ ਕੀਤਾ ਗਿਆ ਹੈ। ਵਿਸਥਾਪਿਤ ਵਿਅਕਤੀਆਂ (ਮੁਆਵਜ਼ਾ ਅਤੇ ਮੁੜ ਵਸੇਬਾ) ਨਿਯਮਾਂ ਦੇ ਨਿਯਮ 65 ਦਾ ਉਪ-ਨਿਯਮ (2) ਇਸ ਪ੍ਰਭਾਵ ਲਈ ਹੈ: -

"ਕੋਈ ਵੀ ਵਿਅਕਤੀ ਜਿਸਨੂੰ ਚਾਰ ਏਕੜ ਜਾਂ ਇਸ ਤੋਂ ਘੱਟ ਖੇਤੀ ਵਾਲੀ ਜ਼ਮੀਨ ਅਲਾਟ ਕੀਤੀ ਗਈ ਹੈ, ਉਹ ਕਿਸੇ ਵੀ ਪੇਂਡੂ ਇਮਾਰਤ ਲਈ ਆਪਣੇ ਪ੍ਰਮਾਣਿਤ ਦਾਅਵੇ ਦੇ ਸਬੰਧ ਵਿੱਚ ਵੱਖਰੇ ਤੌਰ 'ਤੇ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੋਵੇਗਾ, ਜਿਸ ਦੀ ਮੁਲਾਂਕਣ ਕੀਤੀ ਵਕਰੇ 10,000 ਰੁਪਏ ਤੋਂ ਘੱਟ ਹੈ।"

ਇਹ ਸਪੱਸ਼ਟ ਹੈ ਕਿ ਜੇਕਰ ਪਟੀਸ਼ਨਰ ਨੂੰ 4 ਏਕੜ ਜਾਂ ਇਸ ਤੋਂ ਘੱਟ ਦੀ ਜ਼ਮੀਨ ਅਲਾਟ ਕੀਤੀ ਗਈ ਸੀ ਤਾਂ 10000 ਰੁਪਏ ਤੋਂ ਘੱਟ ਦੀ ਪੇਂਡੂ ਜਾਇਦਾਦ ਲਈ ਮੁਆਵਜ਼ਾ ਦਿੱਤਾ ਗਿਆ ਸੀ। 10,000 ਅਯੋਗ ਹੋਵੇਗਾ। ਹਾਲਾਂਕਿ, ਪਟੀਸ਼ਨਰ ਦਾ ਕੇਸ ਇਹ ਹੈ ਕਿ ਉਸਦੀ ਅਲਾਟਮੈਂਟ 28 ਅਗਸਤ, 1951 ਨੂੰ ਰੱਦ ਕਰ ਦਿੱਤੀ ਗਈ ਸੀ। ਪ੍ਰਦਰਸ਼ਨੀ ਆਰ. 2 ਜੋ ਕਿ ਉੱਤਰਦਾਤਾ ਦੁਆਰਾ ਦਾਇਰ ਕੀਤੀ ਗਈ ਹੈ, ਦਰਸਾਉਂਦੀ ਹੈ ਕਿ ਇਹ ਅਲਾਟਮੈਂਟ ਇਸ ਕਾਰਨ ਕਰਕੇ ਰੱਦ ਕੀਤੀ ਗਈ ਸੀ ਕਿ ਅਲਾਟੀ ਨੇ ਨਹੀਂ ਕੀਤਾ ਸੀ। ਜ਼ਮੀਨ 'ਤੇ ਕਬਜ਼ਾ ਕਰ ਲਿਆ। ਇਸ ਸਬੰਧੀ 30 ਦਸੰਬਰ, 1961 ਦਾ ਪੰਵਾਰੀ ਦਾ ਹੁਕਮ ਵੀ ਹੈ (ਅੰਗ੍ਰੇਜ਼ੀ G) :-

“ਇਹ ਪੇਸ਼ ਕੀਤਾ ਜਾਂਦਾ ਹੈ ਕਿ ਦੀਵਾਨ ਸਿੰਘ, ਹਾਕਮ ਸਿੰਘ, ਗੰਡਾ ਸਿੰਘ, ਸਰਦਾਰੀ ਲਾਲ, ਸ. ਦੇਵ ਸਿੰਘ ਦੇ ਪੁੱਤਰਾਂ ਨੂੰ ਖਸਰਾ ਨੰਬਰ 119/0-9 ਵਿੱਚ ਸ਼ਾਮਲ ਜ਼ਮੀਨ ਦੀ ਇਕਾਈ ਦੇ 3/4 ਹਿੱਸੇ ਦੇ ਅਲਾਟੀ ਦੱਸੇ ਗਏ ਹਨ। ਮੌਜੂਦਾ ਜਨਸੇਈ ਦੇ ਅਲਾਟਮੈਂਟ ਆਰਡਰ ਨੰ: 11, ਹਦਬਸਤ ਨੰ: 42। ਪਰ ਅਲਾਟੀਆਂ ਨੇ ਕਬਜ਼ਾ ਨਾ ਕਰਨ ਕਰਕੇ ਉਕਤ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ ਅਤੇ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਦੁਬਾਰਾ ਅਲਾਟ ਕਰ ਦਿੱਤੀ ਗਈ ਹੈ।"

ਸ੍ਰੀ ਕੌਸ਼ਲ ਵੱਲੋਂ ਉੱਤਰਦਾਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਕਿ 30 ਦਸੰਬਰ, 1961 ਨੂੰ ਰੱਦ ਕਰ ਦਿੱਤਾ ਗਿਆ ਸੀ, ਸਹਾਇਕ ਸੈਟਲਮੈਂਟ ਕਮਿਸ਼ਨਰ ਵੱਲੋਂ 30 ਅਕਤੂਬਰ, 1961 ਨੂੰ ਪਾਸ ਕੀਤੇ ਗਏ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਮੈਨੂੰ ਡਰ ਹੈ, ਇਸ ਤਰਕ ਵਿੱਚ ਕੋਈ ਗੁਣ ਨਹੀਂ ਹੈ। ਯੂਨੀਅਨ ਆਫ਼ ਇੰਡੀਆ ਦੁਆਰਾ ਦਾਇਰ ਅਨੁਸੂਚੀ ਆਰ. 2 ਦੇ ਅਨੁਸਾਰ, ਰੱਦ ਕਰ ਦਿੱਤਾ ਗਿਆ ਸੀ

ਦੀਵਾਨ ਸਿੰਘ ਨੇ 1951 ਦੇ ਸ਼ੁਰੂ ਵਿੱਚ ਬਣਾਇਆ ਸੀ ਅਤੇ ਨਿਯਮ ਦੀ ਦੂਜੀ ਧਾਰਾ - 65 ਦੇ ਤਹਿਤ ਅਲਾਟਮੈਂਟ ਲਈ ਪਟੀਸ਼ਨਕਰਤਾਵਾਂ ਦਾ ਦਾਅਵਾ ਰੱਦ ਨਹੀਂ ਕੀਤਾ ਜਾ ਸਕਦਾ ਸੀ ਅਤੇ ਹੋਰ ਇਸ ਅਦਾਲਤ ਦੇ ਦੋ ਗੈਰ-ਰਿਪੋਰਟ ਕੀਤੇ ਫੈਸਲੇ ਹਨ ਜੋ ਮੇਰੇ ਧਿਆਨ ਵਿਚ ਪਟੀਸ਼ਨਕਰਤਾ ਸ਼ਮਸ਼ੇਰ ਸ੍ਰੀ ਵਾਸੂ ਦੁਆਰਾ ਮੰਗੇ ਗਏ ਹਨ। ਪੰਜਾਬ ਰਾਜ ਬਨਾਮ ਬਹਾਦਰ ਵਿੱਚ, ਜਿੰਦੇ, ਸਿੰਘ, ਐਲ.ਪੀ.ਏ. 1958 ਦੇ ਨੰਬਰ 502, ਮੋਹਰ ਸਿੰਘ ਅਤੇ ਗਰੇਵਰ, ਜੇ.ਜੇ. ਦੁਆਰਾ 21 ਫਰਵਰੀ, 1961 ਨੂੰ ਫੈਸਲਾ ਕੀਤਾ ਗਿਆ, ਨਿਯਮ 65 ਵਿਚਾਰ ਲਈ ਆਇਆ ਅਤੇ ਬੈਂਚ ਦੁਆਰਾ ਦੇਖਿਆ ਗਿਆ ਕਿ ਜੇਕਰ ਨਾਬਾਲਗ ਅਲਾਟੀ ਦੀ ਤਰਫੋਂ ਕੋਈ ਦਾਅਵਾ ਵਾਪਸ ਲੈ ਲਿਆ ਜਾਂਦਾ ਹੈ, ਤਾਂ ਮੁਆਵਜ਼ਾ ਮੰਨਣਯੋਗ ਹੈ। ਨਿਯਮ 65, ਕਿਸੇ ਵਿਅਕਤੀ ਦੇ ਮੁਆਵਜ਼ੇ ਪ੍ਰਾਪਤ ਕਰਨ ਦੇ ਅਧਿਕਾਰ ਨੂੰ ਮਾਰਨ ਲਈ, ਕਹਿੰਦਾ ਹੈ ਕਿ ਵਿਅਕਤੀ ਨੂੰ ਅਸਲ ਵਿੱਚ ਉਸ ਨੂੰ ਅਲਾਟ ਕੀਤੀ ਗਈ ਜਾਇਦਾਦ ਦਾ ਕਬਜ਼ਾ ਹੋਣਾ ਚਾਹੀਦਾ ਹੈ। ਜੇਕਰ ਅਲਾਟਮੈਂਟ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਦਾਅਵਾ ਵਾਪਸ ਲੈ ਲਿਆ ਜਾਂਦਾ ਹੈ, ਤਾਂ ਅਧਿਕਾਰ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਟੇਕ ਚੰਦ ਅਤੇ ਦੁਆ, ਯੂ. ਦੁਆਰਾ 14 ਫਰਵਰੀ, 1962 ਨੂੰ ਦੀਵਾਨ ਚੰਦ ਬਨਾਮ ਦੀ ਯੂਨੀਅਨ ਆਫ ਇੰਡੀਆ, ਸਿਵਲ ਰਿੱਟ ਨੰਬਰ 286, 1961 ਦੇ ਦੂਜੇ ਬੈਂਚ ਦਾ ਫੈਸਲਾ। ਉਸ ਕੇਸ ਵਿੱਚ ਹਰਜਿੰਦਰ ਸਿੰਘ ਦੇ ਕੇਸ ਉੱਤੇ ਭਰੋਸਾ ਰੱਖਿਆ ਗਿਆ ਸੀ। ਐਲ.ਪੀ.ਏ. 1958 ਦਾ ਨੰਬਰ 502। ਇਹ ਦੇਖਿਆ ਗਿਆ ਕਿ ਹਰਜਿੰਦਰ ਸਿੰਘ ਦੇ ਕੇਸ ਵਿੱਚ ਦਾਅਵੇਦਾਰ ਨੇ ਵਾਹੀਯੋਗ ਜ਼ਮੀਨ ਦੀ ਅਲਾਟਮੈਂਟ ਲਈ ਆਪਣਾ ਦਾਅਵਾ ਵਾਪਸ ਲੈ ਲਿਆ ਸੀ ਅਤੇ ਰਿਹਾਇਸ਼ੀ ਮਕਾਨ ਅਤੇ ਹਵੇਲੀ ਲਈ ਆਪਣਾ ਦਾਅਵਾ ਹੀ ਦਬਾਇਆ ਸੀ, ਦੀਵਾਨ ਚੰਦ ਦੇ ਕੇਸ ਵਿੱਚ ਅਜਿਹਾ ਕੀ ਹੋਇਆ ਸੀ, ਹਾਲਾਂਕਿ ਦਾਅਵੇਦਾਰ ਨੇ ਅਜਿਹਾ ਨਹੀਂ ਕੀਤਾ ਸੀ। ਖੇਤੀਬਾੜੀ ਵਾਲੀ ਜ਼ਮੀਨ ਦੀ ਕਿਸੇ ਵੀ ਅਲਾਟਮੈਂਟ ਲਈ ਅਰਜ਼ੀ ਦਿੱਤੀ ਗਈ ਸੀ, ਵਿਭਾਗ ਨੇ ਖੁਦ ਹੀ ਅਜਿਹੀ ਅਲਾਟਮੈਂਟ ਕੀਤੀ ਸੀ ਅਤੇ ਬਾਅਦ ਵਿੱਚ ਇਸ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਸ ਦਾ ਕਬਜ਼ਾ ਨਹੀਂ ਲਿਆ ਗਿਆ ਸੀ। ਨਿਯਮ 65 ਅਜਿਹੇ ਹਾਲਾਤਾਂ ਵਿੱਚ ਲਾਗੂ ਨਹੀਂ ਹੁੰਦਾ ਸੀ।

ਇਹਨਾਂ ਫੈਸਲਿਆਂ ਤੋਂ ਬਾਅਦ, ਮੇਰਾ ਵਿਚਾਰ ਹੈ ਕਿ 1951 ਵਿੱਚ ਖੇਤੀਬਾੜੀ ਜ਼ਮੀਨ ਦੇ ਛੋਟੇ ਹਿੱਸੇ ਦੀ ਅਲਾਟਮੈਂਟ ਲਈ ਪਟੀਸ਼ਨਰ ਦਾ ਦਾਅਵਾ ਰੱਦ ਕਰ ਦਿੱਤਾ ਗਿਆ ਸੀ। ਇਸ ਲਈ, ਇਸ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਦੇ ਅਣਗੌਲੇ ਹੁਕਮਾਂ ਨੂੰ ਇੱਕ ਪਾਸੇ ਰੱਖਿਆ ਜਾਣਾ ਚਾਹੀਦਾ ਹੈ। ਪਟੀਸ਼ਨਰ ਇਸ ਪਟੀਸ਼ਨ ਦਾ ਆਪਣਾ ਖਰਚਾ ਲੈਣ ਦਾ ਹੱਕਦਾਰ ਹੈ।

ਬੀ.ਆਰ.ਟੀ.

ਫੁਲ ਬੈਂਚ

ਡਿਸਕਲੇਮਰ ਸਖਾਨਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਨਿਆਂ ਨਿਰਣਾ ਕੇਵਲ ਮੁਕੱਦਮੇਬਾਜ਼ਾ ਲਈ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸਮਝਣ ਤੱਕ ਹੀ ਸੀਮਤ ਹੈ ਅਤੇ ਇਸਦਾ ਕਿਸੇ ਹੋਰ ਉਦੇਸ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਸਾਰੇ ਵਿਹਾਰਕ ਅਤੇ ਅਧਿਕਾਰਤ ਮੰਤਵਾਂ ਲਈ, ਨਿਆਂ ਨਿਰਣੇ ਦਾ ਅੰਗਰੇਜ਼ੀ ਸੰਸਕਰਣ ਹੋਵੇਗਾ ਅਤੇ ਅਮਲ ਲਾਗੂ ਕਰਨ ਲਈ ਇਸ ਨੂੰ ਤਰਜੀਹ ਦਿੱਤੀ ਜਾਵੇਗੀ।

Rupinder Kumar
Translator